

 Print Page

Sri Guru Granth Sahib

Displaying 779 of

ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥

Hoe Raen Saadhhoo Prabh Araadhhoo Aapanae Prabh Bhaavaa ||

I am the dust of the feet of the Holy. Worshipping God in adoration, my God is pleased with me.

ਸੁਹੀ (ਮਃ ੫) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧

Raag Suhi Guru Arjan Dev

ਬਿਨਵੰਤਿ ਨਾਨਕ ਦਇਆ ਧਾਰਹੁ ਸਦਾ ਹਰਿ ਗੁਣ ਗਾਵਾ ॥੨॥

Binavanth Naanak Dhaeiaa Dhhaarahu Sadhaa Har Gun Gaavaa ||2||

Prays Nanak, please bless me with Your Mercy, that I may sing Your Glorious Praises forever. ||2||

ਸੁਹੀ (ਮਃ ੫) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧

Raag Suhi Guru Arjan Dev

ਗੁਰ ਮਿਲਿ ਸਾਗਰੁ ਤਰਿਆ ॥

Gur Mil Saagar Thariaa ||

Meeting with the Guru, I cross over the world-ocean.

ਸੁਹੀ (ਮਃ ੫) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੨

Raag Suhi Guru Arjan Dev

ਹਰਿ ਚਰਣ ਜਪਤ ਨਿਸਤਰਿਆ ॥

Har Charan Japath Nisathariaa ||

Meditating on the Lord's Feet, I am emancipated.

ਸੁਹੀ (ਮਃ ੫) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੨

Raag Suhi Guru Arjan Dev

ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥

Har Charan Dhhaiaaeae Sabh Fal Paaeae Mittae Aavan Jaanaa ||

Meditating on the Lord's Feet, I have obtained the fruits of all rewards, and my comings and goings have ceased.

ਸੁਹੀ (ਮਃ ੫) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੩

Raag Suhi Guru Arjan Dev

ਭਾਇ ਭਗਤਿ ਸੁਭਾਇ ਹਰਿ ਜਪਿ ਆਪਣੇ ਪ੍ਰਭ ਭਾਵਾ ॥

Bhaae Bhagath Subhaae Har Jap Aapanae Prabh Bhaavaa ||

With loving devotional worship, I meditate intuitively on the Lord, and my God is pleased.

ਸੁਹੀ (ਮਃ ੫) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੩

Raag Suhi Guru Arjan Dev

ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥

Jap Eaek Alakh Apaar Pooran This Binaa Nehee Koe ||

Meditate on the One, Unseen, Infinite, Perfect Lord; there is no other than Him.

ਸੁਹੀ (ਮਃ ੫) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੪

Raag Suhi Guru Arjan Dev

ਬਿਨਵੰਤਿ ਨਾਨਕ ਗੁਰਿ ਭਰਮੁ ਖੋਇਆ ਜਤ ਦੇਖਾ ਤਤ ਸੋਈ ॥੩॥

Binavanth Naanak Gur Bharam Khoeiaa Jath Dhaekhaa Thath Soee ||3||

Prays Nanak, the Guru has erased my doubts; wherever I look, there I see Him. ||3||

ਸੁਹੀ (ਮਃ ੫) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੪

Raag Suhi Guru Arjan Dev

ਪਤਿਤ ਪਾਵਨ ਹਰਿ ਨਾਮਾ ॥

Pathith Paavan Har Naamaa ||

The Lord's Name is the Purifier of sinners.

ਸੁਹੀ (ਮਃ ੫) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੫

Raag Suhi Guru Arjan Dev

ਪੂਰਨ ਸੰਤ ਜਨਾ ਕੇ ਕਾਮਾ ॥

Pooran Santh Janaa Kae Kaamaa ||

It resolves the affairs of the humble Saints.

ਸੁਹੀ (ਮਃ ੫) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੫

Raag Suhi Guru Arjan Dev

ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥

Gur Santh Paaeiaa Prabh Dhhiaaeiaa Sagal Eishhaa Punneea ||

I have found the Saintly Guru, meditating on God. All my desires have been fulfilled.

ਸੁਹੀ (ਮਃ ੫) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੫

Raag Suhi Guru Arjan Dev

ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥

Ho Thaap Binasae Sadhaa Sarasae Prabh Milae Chiree Vishhunni ||

The fever of egotism has been dispelled, and I am always happy. I have met God, from whom I was separated for so long.

ਸੁਹੀ (ਮਃ ੫) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੬

Raag Suhi Guru Arjan Dev

ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥

Man Saath Aaee Vajee Vadhhaaee Manahu Kadhae N Veesarai ||

My mind has found peace and tranquility; congratulations are pouring in. I shall never forget Him from my mind.

ਸੁਹੀ (ਮਃ ੫) ਛੰਤ (੩) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੭

Raag Suhi Guru Arjan Dev

ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥

Binavanth Naanak Sathigur Dhrirraaeiaa Sadhaa Bhaj Jagadheesarai ||4||1||3||

Prays Nanak, the True Guru has taught me this, to vibrate and meditate forever on the Lord of the Universe. ||4||1||3||

ਸੁਹੀ (ਮਃ ੫) ਛੰਤ (੩) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੭

Raag Suhi Guru Arjan Dev

ਰਾਗੁ ਸੁਹੀ ਛੰਤ ਮਹਲਾ ੫ ਘਰੁ ੩

Raag Soohi Shhanth Mehalaa 5 Ghar 3

Raag Soohi, Chhant, Fifth Mehl, Third House:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੯

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੯

ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥

Thoo Thaakuro Bairaagaro Mai Jaehee Ghan Chaeree Raam ||

O my Lord and Master, You are unattached; You have so many hand-maidens like me, Lord.

ਸੁਹੀ (ਮਃ ੫) ਛੰਤ (੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੦

Raag Suhi Guru Arjan Dev

ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥

Thoon Saagaro Rathanaagaro Ho Saar N Jaanaa Thaeree Raam ||

You are the ocean, the source of jewels; I do not know Your value, Lord.

ਸੁਹੀ (ਮਃ ੫) ਛੰਤ (੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੦

Raag Suhi Guru Arjan Dev

ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥

Saar N Jaanaa Thoo Vadd Dhaanaa Kar Miharanmath Saanee ||

I do not know Your value; You are the wisest of all; please show Mercy unto me, O Lord.

ਸੁਹੀ (ਮਃ ੫) ਛੰਤ (੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੦

Raag Suhi Guru Arjan Dev

ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥

Kirapaa Keejai Saa Math Dheejai Aath Pehar Thudhh Dhhiaaee ||

Show Your Mercy, and bless me with such understanding, that I may meditate on You, twenty-four hours a day.

ਸੁਹੀ (ਮਃ ੫) ਛੰਤ (੮) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੧

Raag Suhi Guru Arjan Dev

ਗਰਬੁ ਨ ਕੀਜੈ ਰੇਣੁ ਹੋਵੀਜੈ ਤਾ ਗਤਿ ਜੀਅਰੇ ਤੇਰੀ ॥

Garab N Keejai Raen Hoveejai Thaa Gath Jeearae Thaeree ||

O soul, don't be so arrogant - become the dust of all, and you shall be saved.

ਸੁਹੀ (ਮਃ ੫) ਛੰਤ (੮) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੧

Raag Suhi Guru Arjan Dev

ਸਭ ਉਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥

Sabh Opar Naanak Kaa Thaakur Mai Jaehee Ghan Chaeree Raam ||1||

Nanak's Lord is the Master of all; He has so many hand-maidens like me. ||1||

ਸੁਹੀ (ਮਃ ੫) ਛੰਤ (੮) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੨

Raag Suhi Guru Arjan Dev

ਤੁਮ੍ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥

Thumh Gouhar Ath Gehir Ganbheeraa Thum Pir Ham Bahureeaa Raam ||

Your depth is profound and utterly unfathomable; You are my Husband Lord, and I am Your bride.

ਸੁਹੀ (ਮਃ ੫) ਛੰਤ (੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੨

Raag Suhi Guru Arjan Dev

ਤੁਮ ਵਡੇ ਵਡੇ ਵਡ ਉਚੇ ਹਉ ਇਤਨੀਕ ਲਹੁਰੀਆ ਰਾਮ ॥

Thum Vaddae Vaddae Vadd Oochae Ho Eithaneek Lahureeaa Raam ||

You are the greatest of the great, exalted and lofty on high; I am infinitesimally small.

ਸੁਹੀ (ਮਃ ੫) ਛੰਤ (੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੩

Raag Suhi Guru Arjan Dev

ਹਉ ਕਿਛੁ ਨਾਹੀ ਏਕੋ ਤੂਹੈ ਆਪੇ ਆਪਿ ਸੁਜਾਨਾ ॥

Ho Kishh Naahee Eaeko Thoohai Aapae Aap Sujaanaa ||

I am nothing; You are the One and only. You Yourself are All-knowing.

ਸੁਹੀ (ਮਃ ੫) ਛੰਤ (੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੪

Raag Suhi Guru Arjan Dev

ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥

Anmrith Dhristatt Nimakh Prabh Jeevaa Sarab Rang Ras Maanaa ||

With just a momentary Glance of Your Grace, God, I live; I enjoy all pleasures and delights.

ਸੁਹੀ (ਮਃ ੫) ਛੰਤ (੮) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੪

Raag Suhi Guru Arjan Dev

ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥

Charaneh Saranee Dhaaseh Dhaasee Man Moulai Than Hareeaa ||

I seek the Sanctuary of Your Feet; I am the slave of Your slaves. My mind has blossomed forth, and my body is rejuvenated.

ਸੁਹੀ (ਮਃ ੫) ਛੰਤ (੮) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੫

Raag Suhi Guru Arjan Dev

ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥੨॥

Naanak Thaakur Sarab Samaanaa Aapan Bhaavan Kareeaa ||2||

O Nanak, the Lord and Master is contained amongst all; He does just as He pleases. ||2||

ਸੁਹੀ (ਮਃ ੫) ਛੰਤ (੮) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੫

Raag Suhi Guru Arjan Dev

ਤੁਝੁ ਉਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥

Thujh Opar Maeraa Hai Maanaa Thoohai Maeraa Thaanaa Raam ||

I take pride in You; You are my only Strength, Lord.

ਸੁਹੀ (ਮਃ ੫) ਛੰਤ (੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੬

Raag Suhi Guru Arjan Dev

ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥

Surath Math Chathuraaee Thaeree Thoo Jaanaaeihi Jaanaa Raam ||

You are my understanding, intellect and knowledge. I know only what You cause me to know, Lord.

ਸੁਹੀ (ਮਃ ੫) ਛੰਤ (੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੬

Raag Suhi Guru Arjan Dev

ਸੋਈ ਜਾਣੈ ਸੋਈ ਪਛਾਣੈ ਜਾ ਕਉ ਨਦਰਿ ਸਿਰੰਦੇ ॥

Soee Jaanai Soee Pashhaanai Jaa Ko Nadhar Sirandhae ||

He alone knows, and he alone understands, upon whom the Creator Lord bestows His Grace.

ਸੁਹੀ (ਮਃ ੫) ਛੰਤ (੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੭

Raag Suhi Guru Arjan Dev

ਮਨਮੁਖਿ ਭੁਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥

Manamukh Bhoolee Bahuthee Raahee Faathhee Maaeiaa Fandhae ||

The self-willed manmukh wanders along many paths, and is trapped in the net of Maya.

ਸੁਹੀ (ਮਃ ੫) ਛੰਤ (੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੭

Raag Suhi Guru Arjan Dev

ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥

Thaakur Bhaanee Saa Gunavanthee Thin Hee Sabh Rang Maanaa ||

She alone is virtuous, who is pleasing to her Lord and Master. She alone enjoys all the pleasures.

ਸੁਹੀ (ਮਃ ੫) ਛੰਤ (੪) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੮

Raag Suhi Guru Arjan Dev

ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥੩॥

Naanak Kee Dhhar Thoochai Thaakur Thoo Nananak Kaa Maanaa ||3||

You, O Lord, are Nanak's only support. You are Nanak's only pride. ||3||

ਸੁਹੀ (ਮਃ ੫) ਛੰਤ (੪) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੮

Raag Suhi Guru Arjan Dev

ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲਾ ਰਾਮ ॥

Ho Vaaree Vannjaa Gholee Vannjaa Thoo Parabath Maeraa Oulhaa Raam ||

I am a sacrifice, devoted and dedicated to You; You are my sheltering mountain, Lord.

ਸੁਹੀ (ਮਃ ੫) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੯

Raag Suhi Guru Arjan Dev

ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲਾ ਰਾਮ ॥

Ho Bal Jaaee Lakh Lakh Lakh Bareeaa Jin Bhram Paradhaa Kholhaa Raam ||

I am a sacrifice, thousands, hundreds of thousands of times, to the Lord. He has torn away the veil of doubt;

ਸੁਹੀ (ਮਃ ੫) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੯ ਪੰ. ੧੯

Raag Suhi Guru Arjan Dev